

ਸਰੋਤ

1. ਰਾਸ਼ਟਰੀ ਭਾਸ਼ਾ ਅਨੁਵਾਦ ਮਿਸ਼ਨ: ਭਾਸ਼ਿਨੀ
<https://bhashini.gov.in>
2. ਭਾਰਤਵਾਣੀ
<https://bharatavani.in/bharatavani/home/dictionaries>
3. ਨੈਸ਼ਨਲ ਬੁੱਕ ਟਰੱਸਟ
<https://www.nbtindia.gov.in>
4. ਨੈਸ਼ਨਲ ਸਕੂਲ ਆਫ਼ ਡਰਾਮਾ
ਜਸ਼ਨ-ਏ-ਬਚਪਨ
<https://nsd.gov.in>
5. ਆਵਾਜ਼ ਅਤੇ ਦਸਤਾਵੇਜ਼: AI ਅਨੁਵਾਦ ਟੂਲ
<https://anuvadini.aicte-india.org>
6. ਸੰਗੀਤ ਨੈਸ਼ਨਲ ਅਕੈਡਮੀ
ਬੱਚਿਆਂ ਦੀ ਥੀਏਟਰ ਵਰਕਸ਼ਾਪ
<https://www.sangeetnatak.gov.in>
7. ਚਿਲਡਰਨਜ਼ ਬੁੱਕ ਟਰੱਸਟ
<https://www.childrensbooktrust.com>
8. ਨੈਸ਼ਨਲ ਮਾਡਰਨ ਆਰਟ ਗੈਲਰੀ ਮਿਊਜ਼ੀਅਮ ਚਿੱਤਰਕਾਰੀ
ਅਜਾਇਬ ਘਰ ਦੀਆਂ ਪੇਂਟਿੰਗਾਂ
<http://indianculture.gov.in/MoCorganization/national-gallery-modern-art>
9. ਸਾਹਿਤ ਅਕਾਦਮੀ
ਇੱਕ ਸੌ ਵੀਹਵੀਂ ਸਦੀ ਦੇ ਕਲਾਸਿਕਸ
<https://sahitya-akademi.gov.in/>
10. ਸੱਭਿਆਚਾਰਕ ਸਬੰਧਾਂ ਲਈ ਭਾਰਤੀ ਕੌਂਸਲ
ਗਗਨਾਂਚਲ
<https://www.iccr.gov.in/home>
11. ਸੱਭਿਆਚਾਰਕ ਸਰੋਤ ਅਤੇ ਸਿਖਲਾਈ ਲਈ ਕੇਂਦਰ
ਆਡੀਓ/ਵੀਡੀਓ ਕੈਟਾਲਾਗ
<https://ccrtindia.gov.in>
12. ਖੁੱਲ੍ਹੇ ਵਿਦਿਅਕ ਸਰੋਤਾਂ ਦਾ ਰਾਸ਼ਟਰੀ ਭੰਡਾਰ
ਕਲਾ ਅਤੇ ਸੱਭਿਆਚਾਰ
<https://www.india.gov.in/website-national-repository-open-educational-resources-nroer>
13. ਤਿਆਰੀ ਦੇ ਪੜਾਅ ਲਈ ਪੜ੍ਹਨ ਦੇ ਕੋਨੇ ਬਣਾਉਣਾ।
14. ਸਕੂਲ ਦੀ ਲਾਇਬ੍ਰੇਰੀ ਵਿੱਚ ਬਹੁਭਾਸ਼ਾਈ ਕਿਤਾਬਾਂ ਇਕੱਤਰ ਕਰਨਾ।
15. ਆਈਸੀਟੀ ਲੈਬ ਵਿੱਚ ਬਹੁਭਾਸ਼ਾਈ ਪੂਰਕ ਸਮੱਗਰੀ ਬਣਾਉਣਾ।
16. ਬੱਚਿਆਂ ਅਤੇ ਅਧਿਆਪਕਾਂ ਲਈ ਬੁੱਕ ਕਲੱਬਾਂ ਦਾ ਗਠਨ।
17. ਸੁਬਰਾਮਣੀਆ ਭਾਰਤੀ ਬਾਰੇ ਪ੍ਰਮਾਣਿਕ ਸਮੱਗਰੀ ਦਾ ਸੰਗ੍ਰਹਿ।

